

UI OnlineSM ਖਾਤਾ ਕਿਵੇਂ ਬਣਾਇਆ ਜਾਵੇ



UI ਔਨਲਾਈਨ ਤੁਹਾਡੇ ਬੇਰੁਜ਼ਗਾਰੀ ਬੀਮਾ (UI) ਦਾਅਵੇ ਦੇ ਪ੍ਰਬੰਧਨ ਲਈ ਇੱਕ ਤੇਜ਼, ਸੁਵਿਧਾਜਨਕ ਅਤੇ ਸੁਰੱਖਿਅਤ ਤਰੀਕਾ ਹੈ। ਤੁਸੀਂ ਲਗਾਤਾਰ ਲਾਭਾਂ ਲਈ ਪ੍ਰਮਾਣੀਕਰਣ ਕਰ ਸਕਦੇ ਹੋ, ਕਿਸੇ ਦਾਅਵੇ ਨੂੰ ਮੁੜ ਖੋਲ੍ਹ ਸਕਦੇ ਹੋ ਅਤੇ ਕਿਸੇ ਵੀ ਸਮੇਂ ਭੁਗਤਾਨ ਦੀ ਗਤੀਵਿਧੀ ਨੂੰ ਦੇਖ ਸਕਦੇ ਹੋ।

ਤੁਹਾਨੂੰ ਆਪਣੇ UI ਔਨਲਾਈਨ ਖਾਤੇ ਤਕ ਪਹੁੰਚ ਕਰਨ ਲਈ ਲਾਭ ਪ੍ਰੋਗਰਾਮ ਔਨਲਾਈਨ ਲਈ ਇਕ-ਵਾਰ ਰਜਿਸਟਰੇਸ਼ਨ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ। ਲਾਭ ਪ੍ਰੋਗਰਾਮ ਔਨਲਾਈਨ, ਰੋਜ਼ਗਾਰ ਵਿਕਾਸ ਵਿਭਾਗ (EDD) ਦੀਆਂ ਔਨਲਾਈਨ ਲਾਭ ਸੇਵਾਵਾਂ ਤਕ ਪਹੁੰਚ ਕਰਨ ਲਈ ਤੁਹਾਡਾ ਇੱਕੋ ਲੌਗਿਨ ਹੈ।

ਕਦਮ 1: ਇੱਕ ਲਾਭ ਪ੍ਰੋਗਰਾਮ ਔਨਲਾਈਨ ਲਈ ਲੌਗਿਨਬਣਾਓ

- www.edd.ca.gov/BPO 'ਤੇ ਜਾਓ ਅਤੇ ਰਜਿਸਟਰ ਦੀ ਚੋਣ ਕਰੋ।
- ਜਾਰੀ ਰੱਖਣ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ।
- ਸਿਰਫ ਤੁਹਾਡੇ ਦੁਆਰਾ ਵਰਤਿਆ ਜਾਣ ਵਾਲਾ ਇੱਕ ਨਿੱਜੀ ਈਮੇਲ ਪਤਾ ਮੁਹੱਈਆ ਕਰੋ ਅਤੇ ਇੱਕ ਪਾਸਵਰਡ ਬਣਾਓ।
- ਇੱਕ ਨਿੱਜੀ ਚਿੱਤਰ ਅਤੇ ਕੈਪਸ਼ਨ ਚੁਣੋ। ਚਾਰ ਸੁਰੱਖਿਆ ਸਵਾਲਾਂ ਦੀ ਚੋਣ ਕਰੋ ਅਤੇ ਜਵਾਬ ਦਿਓ।
- ਆਪਣੀ ਈਮੇਲ ਵੇਖੋ। ਪ੍ਰਕਿਰਿਆ ਨੂੰ ਪੂਰਾ ਕਰਨ ਲਈ ਈਮੇਲ ਪ੍ਰਾਪਤ ਕਰਨ ਦੇ 48 ਘੰਟੇ ਦੇ ਅੰਦਰ ਵਿਲੱਖਣ ਲਿੰਕ ਦੀ ਚੋਣ ਕਰੋ ਜਾਂ ਤੁਹਾਨੂੰ ਮੁੜ ਸ਼ੁਰੂ ਕਰਨਾ ਪਵੇਗਾ।

ਮਹੱਤਵਪੂਰਨ: ਜੇ ਤੁਹਾਨੂੰ ਇਹ ਮੈਸੇਜ ਆਪਣੇ ਇਨਬਾਕਸ ਵਿੱਚ ਨਹੀਂ ਵਿਖਾਈ ਦਿੰਦਾ ਤਾਂ ਆਪਣਾ ਜੰਕ/ਸਪੈਮ ਫੋਲਡਰ ਵੇਖੋ।

ਕਦਮ 2: UI ਆਨਲਾਈਨ ਲਈ ਰਜਿਸਟਰ ਕਰੋ

ਲਾਭ ਪ੍ਰੋਗਰਾਮ ਔਨਲਾਈਨ ਵਿੱਚ ਲੌਗਿਨ ਕਰੋ ਅਤੇ ਰਜਿਸਟਰੇਸ਼ਨ ਸ਼ੁਰੂ ਕਰਨ ਲਈ UI ਆਨਲਾਈਨ ਚੁਣੋ। ਤੁਹਾਨੂੰ ਹੇਠ ਦਿੱਤੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੋਵੇਗੀ:

- ਤੁਹਾਡੇ ਬੇਰੁਜ਼ਗਾਰ ਬੀਮੇ ਤੇ ਲਿਖਿਆ ਪਹਿਲਾ ਨਾਮ ਅਤੇ ਆਖਰੀ ਨਾਮ
- ਜਨਮ ਮਿਤੀ
- ਸੋਸ਼ਲ ਸਿਕਿਉਰਿਟੀ ਨੰਬਰ
- EDD ਗਾਹਕ ਖਾਤਾ ਸੰਖਿਆ*

*ਜੇਕਰ ਤੁਸੀਂ ਨਵੇਂ UI ਗਾਹਕ ਹੋ, ਤਾਂ ਡਾਕ ਰਾਹੀਂ ਆਪਣੇ *EDD Customer Account Number Notification, DE 5614*, (EDD ਗਾਹਕ ਖਾਤਾ ਨੰਬਰ ਸੂਚਨਾ) ਪ੍ਰਾਪਤ ਹੋਣ ਲਈ, ਦਾਅਵਾ ਦਾਇਰ ਕਰਨ ਤੋਂ ਬਾਅਦ 10 ਵਪਾਰਕ ਦਿਨਾਂ ਦਾ ਸਮਾਂ ਦਿਓ।

ਜੇਕਰ ਤੁਹਾਡਾ EDD ਗਾਹਕ ਖਾਤਾ ਨੰਬਰ ਗੁਆਚ ਜਾਂਦਾ ਹੈ, ਤਾਂ EDD ਨੂੰ 1-800-300-5616 ਤੇ ਕਾਲ ਕਰੋ। ਸਰਕਾਰੀ ਛੁੱਟੀਆਂ ਤੋਂ ਇਲਾਵਾ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ (ਪੈਸਿਫਿਕ ਟਾਈਮ) ਤੱਕ ਉਪਲਬਧ ਹੁੰਦੇ ਹਨ।

ਕਦਮ 3: UI ਆਨਲਾਈਨ ਵਰਤੋ

- EDD ਤੋਂ ਮਹੱਤਵਪੂਰਨ ਸੂਚਨਾਵਾਂ ਲਈ ਆਪਣੇ UI ਔਨਲਾਈਨ ਇਨਬਾਕਸ ਨੂੰ ਰੋਜ਼ਾਨਾ ਵੇਖੋ।
- ਤੇਜ਼ ਕਾਰਵਾਈ ਲਈ ਲਗਾਤਾਰ ਲਾਭਾਂ ਲਈ ਔਨਲਾਈਨ ਪ੍ਰਮਾਣੀਕਰਣ ਕਰੋ।
- ਭੁਗਤਾਨ ਜਾਣਕਾਰੀ, ਪ੍ਰਮਾਣੀਕਰਨ ਸਥਿਤੀ ਅਤੇ ਹੋਰ ਵੇਖੋ।

www.edd.ca.gov/UI_Online

UI OnlineSM ਖਾਤਾ ਕਿਵੇਂ ਬਣਾਇਆ ਜਾਵੇ

UI ਔਨਲਾਈਨ ਨਾਲ ਮਦਦ

ਲੋੜੀਂਦੇ ਖੇਤਰਾਂ ਨੂੰ ਪੂਰਾ ਕਰਨ ਲਈ ਬਿਲਟ-ਇਨ ਮਦਦ ਫੀਚਰ ਦੀ ਵਰਤੋਂ ਕਰੋ। (?) ਆਈਕਨ ਨੂੰ ਚੁਣੋ ਜਾਂ ਸਕਰੀਨ ਦੇ ਉੱਪਰਲੇ ਪਾਸੇ ਸੱਜੇ ਕੋਨੇ ਵਿੱਚ ਮਦਦ ਟੈਕਸਟ ਲਿੰਕ ਤੇ ਕਲਿੱਕ ਕਰੋ। ਵਧੀਕ ਔਨਲਾਈਨ ਟੂਲਜ਼, ਜਿਨ੍ਹਾਂ ਵਿੱਚ ਹਦਾਇਤੀ ਵੀਡੀਓ ਟਿਊਟੋਰੀਅਲ ਅਤੇ FAQs ਸ਼ਾਮਲ ਹਨ, ਉਹ www.edd.ca.gov/UI_Online ਤੇ ਉਪਲਬਧ ਹਨ।

ਜੇਕਰ ਤੁਹਾਨੂੰ ਫਿਰ ਵੀ ਆਪਣੇ UI ਔਨਲਾਈਨ ਖਾਤੇ ਦੇ ਸਬੰਧ ਵਿੱਚ ਕਿਸੇ ਤਕਨੀਕੀ ਮਦਦ ਦੀ ਲੋੜ ਹੈ, ਜਿਵੇਂ ਰਜਿਸਟਰੇਸ਼ਨ ਜਾਂ ਵੈਬਸਾਈਟ ਦੀ ਵਰਤੋਂ ਕਰਨ ਵਿੱਚ ਮਦਦ, ਤਾਂ

1-800-300-5616 ਤੇ EDD ਨੂੰ ਕਾਲ ਕਰੋ। ਸਰਕਾਰੀ ਛੁੱਟੀਆਂ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ (ਪੈਸਿਫਿਕ ਟਾਈਮ) ਤੱਕ ਉਪਲਬਧ ਹੋਣਗੇ।

ਆਪਣੇ ਖਾਤੇ ਦੀ ਸੁਰੱਖਿਆ ਦੀ ਰੱਖਿਆ ਕਰੋ

ਕਦੇ ਵੀ ਗੁਪਤ ਜਾਣਕਾਰੀ ਜਿਵੇਂ ਕਿ ਤੁਹਾਡਾ ਪਾਸਵਰਡ ਜਾਂ ਸੋਸ਼ਲ ਸਿਕਿਉਰਿਟੀ ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰੋ। ਜੇ ਤੁਹਾਡੇ ਖਾਤੇ ਨਾਲ ਕੋਈ ਛੇੜਛਾੜ ਹੋਈ ਹੈ, ਤਾਂ EDD ਨਾਲ ਸੰਪਰਕ ਕਰੋ।

ਬ੍ਰਾਊਜ਼ਰ ਅਨੁਕੂਲਤਾ ਅਤੇ ਪੌਪ-ਅਪ ਬਲੌਕਰਸ

EDD ਦਾ ਔਨਲਾਈਨ ਸਿਸਟਮ ਇੰਟਰਨੈਟ ਐਕਸਪਲੋਰਰ, ਗੂਗਲ ਕ੍ਰੋਮ, ਅਤੇ ਮੌਜ਼ੀਲਾ ਫਾਇਰਫਾਕਸ ਦੇ ਨਵੀਨਤਮ ਸੰਸਕਰਨਾਂ ਨਾਲ ਅਨੁਕੂਲ ਹੈ। ਇਸ ਦੇ ਨਾਲ ਨਾਲ, ਤੁਹਾਨੂੰ UI ਔਨਲਾਈਨ ਦੀਆਂ ਵਿਸ਼ੇਸ਼ਤਾਵਾਂ ਤੱਕ ਪਹੁੰਚ ਲਈ ਪੌਪ-ਅਪ ਬਲੌਕਰਾਂ ਨੂੰ ਬੰਦ ਕਰਨਾ ਪਵੇਗਾ।

ਜੇਕਰ ਤੁਹਾਨੂੰ ਆਪਣੇ UI ਔਨਲਾਈਨ ਖਾਤੇ ਦੇ ਸਬੰਧ ਵਿੱਚ ਕਿਸੇ ਤਕਨੀਕੀ ਮਦਦ ਦੀ ਲੋੜ ਹੈ, ਜਿਵੇਂ ਰਜਿਸਟਰੇਸ਼ਨ ਜਾਂ ਵੈਬਸਾਈਟ ਦੀ ਵਰਤੋਂ ਕਰਨ ਵਿੱਚ ਮਦਦ, ਤਾਂ

1-800-300-5616 ਤੇ EDD ਨੂੰ ਕਾਲ ਕਰੋ। ਸਰਕਾਰੀ ਛੁੱਟੀਆਂ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ (ਪੈਸਿਫਿਕ ਟਾਈਮ) ਤੱਕ ਉਪਲਬਧ ਹੋਣਗੇ।

www.edd.ca.gov/UI_Online